



ਸਤੰਬਰ 2021

ਪ੍ਰਗਤੀ ਦਾ ਇੱਕ ਵਿਅਸਤ ਮਹੀਨਾ

Ajax Pickering Hospital ਵਿਖੇ ਇਸ ਸਮੇਂ ਨਿਰਮਾਣ ਅਧੀਨ ਨਵੇਂ ਲੰਬੇ ਸਮੇਂ ਦੇ ਕੇਅਰ ਹੋਮ 'ਤੇ ਕੰਮ ਨੂੰ ਮਹੀਨਿਆਂ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ ਅਤੇ ਪ੍ਰਗਤੀ ਤੇਜ਼ ਰਫ਼ਤਾਰ ਨਾਲ ਜਾਰੀ ਹੈ। ਸਤੰਬਰ ਇੱਕ ਵਿਅਸਤ ਮਹੀਨਾ ਰਿਹਾ ਹੈ ਕਿਉਂਕਿ ਉਸਾਰੀ ਅਮਲੇ ਨੇ ਇਮਾਰਤ ਨੂੰ ਭਵਿੱਖ ਦੇ ਨਿਵਾਸੀਆਂ, ਪਰਿਵਾਰਾਂ ਅਤੇ ਟੀਮ ਦੇ ਮੈਂਬਰਾਂ ਲਈ ਇੱਕ ਆਰਾਮਦਾਇਕ ਥਾਂ ਅਤੇ ਇੱਕ ਸੁਰੱਖਿਅਤ ਘਰ ਵਿੱਚ ਬਦਲਣਾ ਜਾਰੀ ਰੱਖਿਆ ਹੈ।

ਘਰ ਦਾ ਢਾਂਚਾ ਹੁਣ ਪੂਰਾ ਹੋ ਗਿਆ ਹੈ, ਅਤੇ ਅਸੀਂ ਆਪਣਾ ਧਿਆਨ ਅੰਦਰੂਨੀ ਅਤੇ ਬਾਹਰੀ ਪ੍ਰੋਜੈਕਟਾਂ ਅਤੇ ਦਿੱਖ ਵੱਲ ਮੋੜ ਰਹੇ ਹਾਂ। ਉਦਾਹਰਨ ਲਈ, ਐਲੀਵੇਟਰ ਇਨਸਟਾਲੇਸ਼ਨਾਂ ਇਸ ਮਹੀਨੇ ਸ਼ੁਰੂ ਹੋਈਆਂ, ਅਤੇ ਅਮਲੇ ਨੇ ਘਰ ਦੀ ਛੱਤ ਨੂੰ ਇਨਸਟਾਲ ਕਰਨਾ ਜਾਰੀ ਰੱਖਿਆ ਅਤੇ ਬਾਹਰਲੇ ਸੜਕ ਨੈੱਟਵਰਕ 'ਤੇ ਕੁਝ ਕਿਨਾਰਿਆਂ 'ਤੇ ਕੰਕਰੀਟ ਪਾਈ।

ਬਾਹਰੀ ਪੈਨਲ ਇਨਸਟਾਲੇਸ਼ਨ ਵੀ ਚੱਲ ਰਹੀ ਹੈ ਅਤੇ ਇਹ ਇਸ ਪੜਾਅ ਵਿੱਚ ਪੂਰੀ ਹੋ ਜਾਵੇਗੀ। ਇਹ ਅੱਗੇ ਵੱਧਦੇ ਹੋਏ ਇੱਕ ਦਿਲਚਸਪ ਕਦਮ ਹੈ ਕਿਉਂਕਿ ਇਸ ਪੈਨਲ ਡਿਜ਼ਾਈਨ ਨਾਲ ਇਮਾਰਤ ਨੂੰ ਇੱਕ ਘਰ ਵਰਗੀ ਦਿਖਾਈ ਦੇਵੇਗੀ।

ਘਰ ਦੀ ਸ਼ਾਨਦਾਰ ਪ੍ਰਗਤੀ, ਕਾਫ਼ੀ ਹੱਦ ਤਕ, Ontario ਸਰਕਾਰ ਦੇ Accelerated Build Pilot Program ਦੇ ਕਾਰਨ ਹੈ। ਸੂਬਾਈ ਸਰਕਾਰ, PCL Construction, ਅਤੇ Infrastructure Ontario ਦੇ ਨਾਲ ਸਾਂਝੇਦਾਰੀ ਵਿੱਚ, ਨਵੇਂ ਲੰਬੇ ਸਮੇਂ ਦੇ ਕੇਅਰ ਹੋਮ ਨੂੰ ਇੱਕ ਰਵਾਇਤੀ ਉਸਾਰੀ ਨਾਲੋਂ ਜਲਦੀ ਪੂਰਾ ਕੀਤਾ ਜਾਵੇਗਾ, ਜੋ ਕਿ ਏਕੀਕ੍ਰਿਤ ਮਾਡਿਊਲਰ ਨਿਰਮਾਣ ਵਿਧੀ, ਸਮਾਂ-ਸਾਰਣੀ, ਤਕਨਾਲੋਜੀ ਨਵੀਨਤਾਵਾਂ, ਤੇਜ਼ੀ ਨਾਲ ਪ੍ਰਾਪਤੀ, ਅਤੇ ਹਸਪਤਾਲ ਦੀ ਜ਼ਮੀਨ ਦੀ ਵਰਤੋਂ ਦੇ ਸਦਕਾ ਹੋਇਆ ਹੈ। ਇੱਕ ਵਾਰ 2022 ਦੇ ਸ਼ੁਰੂ ਵਿੱਚ ਮੁਕੰਮਲ ਹੋਣ 'ਤੇ, ਘਰ Durham Region ਵਿੱਚ 320 ਲੰਮੇ ਸਮੇਂ ਦੇ ਦੇਖਭਾਲ ਵਾਲੇ ਬਿਸਤਰੇ ਲਿਆਏਗਾ ਅਤੇ ਇੱਕ ਆਧੁਨਿਕ, ਅਤਿ ਆਧੁਨਿਕ, ਸ਼ਾਨਦਾਰ ਜਗ੍ਹਾ ਪ੍ਰਦਾਨ ਕਰੇਗਾ ਜਿਸਨੂੰ ਬਜ਼ੁਰਗ ਘਰ ਕਹਿਣਗੇ।



26 ਸਤੰਬਰ, 2021 ਨੂੰ ਘਰ ਦੀ ਛੱਤ 'ਤੇ ਇੱਕ ਨਜ਼ਰ

ਇੱਕ ਯਾਦਗਾਰੀ "ਟੌਪਿੰਗ ਆਫ" ਇਵੈਂਟ

27 ਅਗਸਤ ਨੂੰ, Lakeridge Health ਨੇ ਲੰਬੇ ਸਮੇਂ ਦੇ ਕੇਅਰ ਹੋਮ ਦੀ ਛੇਵੀਂ ਅਤੇ ਆਖਰੀ ਮੰਜ਼ਿਲ ਦੇ ਮੁਕੰਮਲ ਹੋਣ ਦਾ ਜਸ਼ਨ ਮਨਾਉਣ ਲਈ "ਟੌਪਿੰਗ ਆਫ" ਸਮਾਰੋਹ ਦਾ ਆਯੋਜਨ ਕੀਤਾ। "ਟੌਪਿੰਗ ਆਫ" ਬਿਲਡਿੰਗ ਸਾਈਟਾਂ 'ਤੇ ਇੱਕ ਪਰੰਪਰਾ ਹੈ ਜੋ ਇਹ ਦਰਸਾਉਂਦੀ ਹੈ ਕਿ ਇਮਾਰਤ ਦਾ ਸਭ ਤੋਂ ਉੱਚਾ ਸਥਾਨ ਪੂਰਾ ਹੋ ਗਿਆ ਹੈ।

ਲੰਬੇ ਸਮੇਂ ਦੀ ਦੇਖਭਾਲ ਦੇ ਮੰਤਰੀ ਅਤੇ Ajax ਲਈ MPP ਮਾਨਯੋਗ Rod Phillips; Pickering-Uxbridge ਲਈ ਵਿੱਤ ਮੰਤਰੀ ਅਤੇ MPP ਮਾਨਯੋਗ Peter Bethlenfalvy; ਅਤੇ Whitby ਲਈ MPP Lorne Coe ਦਾ ਬਹੁਤ-ਬਹੁਤ ਧੰਨਵਾਦ, ਜੋ ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਬੋਰਡ ਦੇ ਮੁਖੀ Sharon Cochran, Infrastructure Ontario, ਅਤੇ PCL Construction ਸਮੇਤ Lakeridge Health ਦੇ ਨੇਤਾਵਾਂ ਨਾਲ ਸ਼ਾਮਲ ਹੋਏ। ਇਹ ਇਵੈਂਟ Lakeridge Health, ਇਸਦੇ ਭਾਈਵਾਲਾਂ, ਟੀਮ ਦੇ ਮੈਂਬਰਾਂ ਅਤੇ ਪੂਰੇ Durham Region ਲਈ ਇੱਕ ਮਹੱਤਵਪੂਰਨ ਮੀਲ-ਪੱਥਰ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ Ontario ਸੂਬੇ ਨੂੰ 30,000 ਨਵੇਂ ਲੰਬੇ ਸਮੇਂ ਦੀ ਦੇਖਭਾਲ ਵਾਲੇ ਬਿਸਤਰੇ ਅਤੇ Durham ਵਿੱਚ ਬਜ਼ੁਰਗਾਂ ਲਈ 320 ਨਵੇਂ ਬਿਸਤਰੇ ਪ੍ਰਦਾਨ ਕਰਨ ਦੇ ਇੱਕ ਕਦਮ ਦੇ ਨੇੜੇ ਪਹੁੰਚ ਰਿਹਾ ਹੈ।



ਮੰਤਰੀ Phillips ਹੋਮ ਵਿੱਚ ਯੋਗਦਾਨ ਪਾਉਣ ਵਾਲੇ ਸੈਂਕੜੇ ਉਸਾਰੀ ਕਾਰਮਿਆਂ ਦੀ ਯਾਦ ਵਿੱਚ ਇੱਕ ਹਾਰਡ ਹੈਟ ਉੱਤੇ ਦਸਤਖ਼ਤ ਕਰਦੇ ਹੋਏ। Lakeridge Health ਦੇ ਪ੍ਰੈਜ਼ੀਡੈਂਟ ਅਤੇ CEO, Cynthia Davis ਦੇਖ ਰਹੇ ਹਨ।



ਖੱਬੇ ਤੋਂ ਸੱਜੇ: Ajax Pickering Hospital ਦੇ ਲੰਬੇ ਸਮੇਂ ਦੇ ਕੇਅਰ ਹੋਮ ਦੇ ਸਾਹਮਣੇ ਟੌਪਿੰਗ ਆਫ ਸਮਾਰੋਹ ਵਿੱਚ Todd Craigen, ਪ੍ਰੈਜ਼ੀਡੈਂਟ, Eastern Canada, PCL Constructors Canada Inc.; Sharon Cochran, ਮੁਖੀ, ਬੋਰਡ ਆਫ ਟ੍ਰਸਟੀ, Lakeridge Health; Lorne Coe, MPP, Whitby; Peter Bethlenfalvy, ਵਿੱਤ ਮੰਤਰੀ; Rod Phillips, ਲੰਬੇ ਸਮੇਂ ਦੀ ਦੇਖਭਾਲ ਦੇ ਮੰਤਰੀ; ਅਤੇ Cynthia Davis, ਪ੍ਰੈਜ਼ੀਡੈਂਟ ਅਤੇ CEO, Lakeridge Health।

ਨਵਾਂ ਲੰਬੀ-ਮਿਆਦ ਦਾ ਕੇਅਰ ਹੋਮ ਖ਼ਬਰਾਂ ਵਿੱਚ

Daily Construction News ਨੇ [Topping off ceremony held at Ajax Pickering Hospital](#) ਸਿਰਲੇਖ ਦੇ ਨਾਲ ਸਟੋਰੀ ਵਿੱਚ ਟੌਪਿੰਗ ਆਫ ਇਵੈਂਟ ਬਾਰੇ ਦੱਸਿਆ।

ਲੰਬੀ-ਮਿਆਦ ਦੀ ਕੇਅਰ ਹੋਮ ਦੀ ਤੇਜ਼ ਪ੍ਰਗਤੀ ਨੂੰ [Health 180 with Carion Fenn](#) ਦੇ ਹਾਲੀਆ ਐਪੀਸੋਡ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਲੰਬੇ ਸਮੇਂ ਦੀ ਦੇਖਭਾਲ ਦੇ ਮੰਤਰੀ ਅਤੇ Ajax ਲਈ MPP ਮਾਨਯੋਗ Rod Phillips; Lakeridge ਦੇ ਪ੍ਰੈਜ਼ੀਡੈਂਟ ਅਤੇ CEO, Cynthia Davis, ਅਤੇ Lakeridge Health ਲਈ ਪੂੰਜੀ ਯੋਜਨਾਬੰਦੀ ਅਤੇ ਵਿਕਾਸ ਲਈ ਸੀਨੀਅਰ ਡਾਇਰੈਕਟਰ, Mark Murphy ਇਸ ਆਯੋਜਨ ਵਿੱਚ ਸ਼ਾਮਲ ਹੋਏ।

ਇਸ ਪਤਝੜ ਵਿੱਚ ਹੋਣ ਵਾਲਾ ਕੰਮ

ਅੱਗੇ ਪਤਝੜ ਵੱਲ ਦੇਖਦੇ ਹੋਏ, ਘਰ ਦੀ ਸਥਾਈ ਬਿਜਲੀ ਚਾਲੂ ਹੋ ਜਾਵੇਗੀ, ਘਰ ਦੇ ਫਲੋਰਿੰਗ ਦੀ ਇਨਸਟਾਲੇਸ਼ਨ ਸ਼ੁਰੂ ਹੋ ਜਾਵੇਗੀ, ਅਤੇ ਅੰਦਰੂਨੀ ਕੰਪਾਂ 'ਤੇ ਪੇਂਟ ਦਾ ਕੋਟ ਕੀਤਾ ਜਾਵੇਗਾ। ਦੱਖਣੀ ਕ੍ਰੇਨ ਨੂੰ ਅਕਤੂਬਰ ਵਿੱਚ ਕਿਸੇ ਸਮੇਂ ਤੱਕ ਵਰਤਿਆ ਜਾਣਕਾਰੀ ਰਹੇਗਾ ਅਤੇ ਫਿਰ ਇਸਨੂੰ ਸਾਈਟ ਤੋਂ ਹਟਾ ਦਿੱਤਾ ਜਾਵੇਗਾ।

ਜਿਵੇਂ-ਜਿਵੇਂ ਅੰਦਰੂਨੀ ਕੰਮ ਅੱਗੇ ਵੱਧਦਾ ਹੈ, Lakeridge Health ਦੀ ਟੀਮ ਕਮਿਊਨਿਟੀ ਨੂੰ ਅੱਪਡੇਟ ਪ੍ਰਦਾਨ ਕਰਨਾ ਜਾਰੀ ਰੱਖੇਗੀ ਕਿ ਹੋਰ ਦਾ ਅੰਦਰਲਾ ਹਿੱਸਾ ਕਿਵੇਂ ਰੂਪ ਲੈ ਰਿਹਾ ਹੈ।



ਲੰਮੀ ਮਿਆਦ ਦੀ ਦੇਖਭਾਲ ਸੰਬੰਧੀ ਅੱਪਡੇਟਾਂ ਲਈ ਸਾਡੀ ਰਿਹਾਇਸ਼ੀ ਈਮੇਲ ਸੂਚੀ ਵਿੱਚ ਸ਼ਾਮਲ ਹੋਵੋ

ਕੀ ਅੱਪਡੇਟ ਸਿੱਧਾ ਆਪਣੇ ਈਮੇਲ ਇਨਬਾਕਸ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ? ਆਪਣਾ ਨਾਮ ਅਤੇ ਈਮੇਲ ਪਤਾ AjaxLTC@lh.ca 'ਤੇ ਈਮੇਲ ਕਰਕੇ ਸਾਡੀ ਈਮੇਲ ਸੂਚੀ ਵਿੱਚ ਸ਼ਾਮਲ ਹੋਵੋ।

ਤੁਸੀਂ ਸਾਡੀ ਵੈੱਬਸਾਈਟ lakeridgehealth.on.ca 'ਤੇ ਜਾ ਕੇ ਵੀ ਨਵੀਨਤਮ ਰਹਿ ਸਕਦੇ ਹੋ। ਜੇ ਤੁਹਾਡੇ ਕੋਈ ਵੀ ਪ੍ਰਸ਼ਨ ਜਾਂ ਚਿੰਤਾਵਾਂ ਹਨ ਤਾਂ ਕਿਰਪਾ ਕਰਕੇ **905-576-8711** ਐਕਸੈਸਟਸ਼ਨ **34167** 'ਤੇ ਕਾਲ ਕਰੋ ਜਾਂ AjaxLTC@lh.ca 'ਤੇ ਈਮੇਲ ਕਰੋ।

ਤੁਸੀਂ ਸਾਨੂੰ Twitter ਅਤੇ Facebook 'ਤੇ ਵੀ ਲੱਭ ਅਤੇ ਫਾਲੋ ਕਰ ਸਕਦੇ ਹੋ!